

 Print Page

Sri Guru Granth Sahib

Displaying 879 of

ਐਸਾ ਗਿਆਨੁ ਬੀਚਾਰੈ ਕੋਈ ॥

Aisaa Giaan Beechaarai Koei ||

How rare are those who contemplate this spiritual wisdom.

ਰਾਮਕਲੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧

Raag Raamkali Guru Nanak Dev

ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥

This Thae Mukath Param Gath Hoei ||1|| Rehaao ||

Through this, the supreme state of liberation is attained. ||1||Pause||

ਰਾਮਕਲੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧

Raag Raamkali Guru Nanak Dev

ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥

Dhin Mehi Rain Rain Mehi Dhineear Ousan Seeth Bidhh Soei ||

The night is in the day, and the day is in the night. The same is true of hot and cold.

ਰਾਮਕਲੀ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧

Raag Raamkali Guru Nanak Dev

ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥

Thaa Kee Gath Mith Avar N Jaanai Gur Bin Samajh N Hoei ||2||

No one else knows His state and extent; without the Guru, this is not understood. ||2||

ਰਾਮਕਲੀ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੨

Raag Raamkali Guru Nanak Dev

ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥

Purakh Mehi Naar Naar Mehi Purakhaa Boojhahu Breham Giaanee ||

The female is in the male, and the male is in the female. Understand this, O God-realized being!

ਰਾਮਕਲੀ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੩

Raag Raamkali Guru Nanak Dev

ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥

Dhun Mehi Dhhiaan Dhhiaan Mehi Jaaniaa Guramukh Akathh Kehaanee ||3||

The meditation is in the music, and knowledge is in meditation. Become Gurmukh, and speak the Unspoken Speech. ||3||

ਰਾਮਕਲੀ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੩

Raag Raamkali Guru Nanak Dev

ਮਨ ਮਹਿ ਜੋਤਿ ਜੋਤਿ ਮਹਿ ਮਨੁਆ ਪੰਚ ਮਿਲੇ ਗੁਰ ਭਾਈ ॥

Man Mehi Joth Joth Mehi Manooaa Panch Milae Gur Bhaaee ||

The Light is in the mind, and the mind is in the Light. The Guru brings the five senses together, like brothers.

ਰਾਮਕਲੀ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੪

Raag Raamkali Guru Nanak Dev

ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥

Naanak Thin Kai Sadh Balihaaree Jin Eaek Sabadh Liv Laaee ||4||9||

Nanak is forever a sacrifice to those who enshrine love for the One Word of the Shabad. ||4||9||

ਰਾਮਕਲੀ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੫

Raag Raamkali Guru Nanak Dev

ਰਾਮਕਲੀ ਮਹਲਾ ੧ ॥

Raamakalee Mehalaa 1 ||

Raamkalee, First Mehl:

ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੯

ਜਾ ਹਰਿ ਪ੍ਰਭਿ ਕਿਰਪਾ ਧਾਰੀ ॥

Jaa Har Prabh Kirapaa Dhhaaree ||

When the Lord God showered His Mercy,

ਰਾਮਕਲੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੫

Raag Raamkali Guru Nanak Dev

ਤਾ ਹਉਮੈ ਵਿਚਹੁ ਮਾਰੀ ॥

Thaa Houmai Vichahu Maaree ||

Egotism was eradicated from within me.

ਰਾਮਕਲੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੬

Raag Raamkali Guru Nanak Dev

ਸੋ ਸੇਵਕਿ ਰਾਮ ਪਿਆਰੀ ॥

So Saevak Raam Piaaree ||

That humble servant who contemplates the Word of the Guru's Shabad,

ਰਾਮਕਲੀ (ਮਃ ੧) (੧੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੬

Raag Raamkali Guru Nanak Dev

ਜੋ ਗੁਰ ਸਬਦੀ ਬੀਚਾਰੀ ॥੧॥

Jo Gur Sabadhee Beechaaree ||1||

Is very dear to the Lord. ||1||

ਰਾਮਕਲੀ (ਮਃ ੧) (੧੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੬

Raag Raamkali Guru Nanak Dev

ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥

So Har Jan Har Prabh Bhaavai ||

That humble servant of the Lord is pleasing to his Lord God;

ਰਾਮਕਲੀ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੭

Raag Raamkali Guru Nanak Dev

ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥

Ahinis Bhagath Karae Dhin Raathee Laaj Shhodd Har Kae Gun Gaavai ||1|| Rehaao ||

Day and night, he performs devotional worship, day and night. Disregarding his own honor, he sings the Glorious Praises of the Lord. ||1||Pause||

ਰਾਮਕਲੀ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੭

Raag Raamkali Guru Nanak Dev

ਧੁਨਿ ਵਾਜੇ ਅਨਹਦ ਘੋਰਾ ॥

Dhhun Vaajae Anehadh Ghoraa ||

The unstruck melody of the sound current resonates and resounds;

ਰਾਮਕਲੀ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੮

Raag Raamkali Guru Nanak Dev

ਮਨੁ ਮਾਨਿਆ ਹਰਿ ਰਸਿ ਮੋਰਾ ॥

Man Maaniaa Har Ras Moraa ||

My mind is appeased by the subtle essence of the Lord.

ਰਾਮਕਲੀ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੮

Raag Raamkali Guru Nanak Dev

ਗੁਰ ਪੂਰੈ ਸਚੁ ਸਮਾਇਆ ॥

Gur Poorai Sach Samaaeiaa ||

Through the Perfect Guru, I am absorbed in Truth.

ਰਾਮਕਲੀ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੮

Raag Raamkali Guru Nanak Dev

ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥

Gur Aadh Purakh Har Paaeiaa ||2||

Through the Guru, I have found the Lord, the Primal Being. ||2||

ਰਾਮਕਲੀ (ਮਃ ੧) (੧੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੯

Raag Raamkali Guru Nanak Dev

ਸਭਿ ਨਾਦ ਬੇਦ ਗੁਰਬਾਣੀ ॥

Sabh Naadh Baedh Gurabaanee ||

Gurbani is the sound current of the Naad, the Vedas, everything.

ਰਾਮਕਲੀ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੯

Raag Raamkali Guru Nanak Dev

ਮਨੁ ਰਾਤਾ ਸਾਰਿਗਪਾਣੀ ॥

Man Raathaa Saarigapaanee ||

My mind is attuned to the Lord of the Universe.

ਰਾਮਕਲੀ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੯

Raag Raamkali Guru Nanak Dev

ਤਹ ਤੀਰਥ ਵਰਤ ਤਪ ਸਾਰੇ ॥

Theh Theerathh Varath Thap Saarae ||

He is my sacred shrine of pilgrimage, fasting and austere self-discipline.

ਰਾਮਕਲੀ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੦

Raag Raamkali Guru Nanak Dev

ਗੁਰ ਮਿਲਿਆ ਹਰਿ ਨਿਸਤਾਰੇ ॥੩॥

Gur Miliaa Har Nisathaarae ||3||

The Lord saves, and carries across, those who meet with the Guru. ||3||

ਰਾਮਕਲੀ (ਮਃ ੧) (੧੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੦

Raag Raamkali Guru Nanak Dev

ਜਹ ਆਪੁ ਗਇਆ ਭਉ ਭਾਗਾ ॥

Jeh Aap Gaeiaa Bho Bhaagaa ||

One whose self-conceit is gone, sees his fears run away.

ਰਾਮਕਲੀ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੦

Raag Raamkali Guru Nanak Dev

ਗੁਰ ਚਰਣੀ ਸੇਵਕੁ ਲਾਗਾ ॥

Gur Charanee Saevak Laagaa ||

That servant grasps the Guru's feet.

ਰਾਮਕਲੀ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੧

Raag Raamkali Guru Nanak Dev

ਗੁਰਿ ਸਤਿਗੁਰਿ ਭਰਮੁ ਚੁਕਾਇਆ ॥

Gur Sathigur Bharam Chukaaeiaa ||

The Guru, the True Guru, has expelled my doubts.

ਰਾਮਕਲੀ (ਮਃ ੧) (੧੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੧

Raag Raamkali Guru Nanak Dev

ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥

Kahu Naanak Sabadh Milaaeiaa ||4||10||

Says Nanak, I have merged into the Word of the Shabad. ||4||10||

ਰਾਮਕਲੀ (ਮਃ ੧) (੧੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੧

Raag Raamkali Guru Nanak Dev

ਰਾਮਕਲੀ ਮਹਲਾ ੧ ॥

Raamakalee Mehalaa 1 ||

Raamkalee, First Mehl:

ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੯

ਛਾਦਨੁ ਭੋਜਨੁ ਮਾਗਤੁ ਭਾਗੈ ॥

Shhaadhan Bhojan Maagath Bhaagai ||

He runs around, begging for clothes and food.

ਰਾਮਕਲੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੨

Raag Raamkali Guru Nanak Dev

ਖੁਧਿਆ ਦੁਸਟ ਜਲੈ ਦੁਖੁ ਆਗੈ ॥

Khudhhiaa Dhusatt Jalai Dhukh Aagai ||

He burns with hunger and corruption, and will suffer in the world hereafter.

ਰਾਮਕਲੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੨

Raag Raamkali Guru Nanak Dev

ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥

Guramath Nehee Leenee Dhuramath Path Khoee ||

He does not follow the Guru's Teachings; through his evil-mindedness, he loses his honor.

ਰਾਮਕਲੀ (ਮਃ ੧) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੩

Raag Raamkali Guru Nanak Dev

ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥

Guramath Bhagath Paavai Jan Koe ||1||

Only through the Guru's Teachings will such a person become devoted. ||1||

ਰਾਮਕਲੀ (ਮਃ ੧) (੧੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੩

Raag Raamkali Guru Nanak Dev

ਜੋਗੀ ਜੁਗਤਿ ਸਹਜ ਘਰਿ ਵਾਸੈ ॥

Jogee Jugath Sehaj Ghar Vaasai ||

The way of the Yogi is to dwell in the celestial home of bliss.

ਰਾਮਕਲੀ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੩

Raag Raamkali Guru Nanak Dev

ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥

Eaek Dhrisatt Eaeko Kar Dhaekhiaa Bheekhiaa Bhaae Sabadh Thripathaasai ||1|| Rehaao ||

He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||

ਰਾਮਕਲੀ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੪

Raag Raamkali Guru Nanak Dev

ਪੰਚ ਬੈਲ ਗਡੀਆ ਦੇਹ ਧਾਰੀ ॥

Panch Bail Gaddeaaa Dhaeh Dhhaaree ||

The five bulls, the senses, pull the wagon of the body around.

ਰਾਮਕਲੀ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੫

Raag Raamkali Guru Nanak Dev

ਰਾਮ ਕਲਾ ਨਿਬਹੈ ਪਤਿ ਸਾਰੀ ॥

Raam Kalaa Nibehai Path Saaree ||

By the Lord's power, one's honor is preserved.

ਰਾਮਕਲੀ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੫

Raag Raamkali Guru Nanak Dev

ਧਰ ਤੂਟੀ ਗਾਡੋ ਸਿਰ ਭਾਰਿ ॥

Dhhar Thoottee Gaaddo Sir Bhaar ||

But when the axle breaks, the wagon falls and crashes.

ਰਾਮਕਲੀ (ਮਃ ੧) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੫

Raag Raamkali Guru Nanak Dev

ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥

Lakaree Bikhari Jaree Manjh Bhaar ||2||

It falls apart, like a pile of logs. ||2||

ਰਾਮਕਲੀ (ਮਃ ੧) (੧੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੬

Raag Raamkali Guru Nanak Dev

ਗੁਰ ਕਾ ਸਬਦੁ ਵੀਚਾਰਿ ਜੋਗੀ ॥

Gur Kaa Sabadh Veechaar Jogee ||

Contemplate the Word of the Guru's Shabad, Yogi.

ਰਾਮਕਲੀ (ਮਃ ੧) ਹਿਬ: ਅੰਗ ੮੭੯ ਪੰ. ੧੬

Raag Raamkali Guru Nanak Dev

ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥

Dhukh Sukh Sam Karanaa Sog Biougee ||

Look upon pain and pleasure as one and the same, sorrow and separation.

ਰਾਮਕਲੀ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੬

Raag Raamkali Guru Nanak Dev

ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥

Bhugath Naam Gur Sabadh Beechaaree ||

Let your food be contemplative meditation upon the Naam, the Name of the Lord, and the Word of the Guru's Shabad.

ਰਾਮਕਲੀ (ਮਃ ੧) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੭

Raag Raamkali Guru Nanak Dev

ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥

Asathhir Kandhh Japai Nirankaaree ||3||

Your wall shall be permanent, by meditating on the Formless Lord. ||3||

ਰਾਮਕਲੀ (ਮਃ ੧) (੧੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੭

Raag Raamkali Guru Nanak Dev

ਸਹਜ ਜਗੋਟਾ ਬੰਧਨ ਤੇ ਛੂਟਾ ॥

Sehaj Jagotaa Bandhhan Thae Shhoottaa ||

Wear the loin-cloth of poise, and be free of entanglements.

ਰਾਮਕਲੀ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੭

Raag Raamkali Guru Nanak Dev

ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥

Kaam Krodhh Gur Sabadhee Loottaa ||

The Guru's Word shall release you from sexual desire and anger.

ਰਾਮਕਲੀ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੮

Raag Raamkali Guru Nanak Dev

ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥

Man Mehi Mundhraa Har Gur Saranaa ||

In your mind, let your ear-rings be the Sanctuary of the Guru, the Lord.

ਰਾਮਕਲੀ (ਮਃ ੧) (੧੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੯ ਪੰ. ੧੮

Raag Raamkali Guru Nanak Dev

ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥

Naanak Raam Bhagath Jan Tharanaa ||4||11||

O Nanak, worshipping the Lord in deep devotion, the humble are carried across. ||4||11||

ਰਾਮਕਲੀ (ਮਃ ੧) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੯ ਪੰ. ੧੮

Raag Raamkali Guru Nanak Dev